

EPSON EM-C8100 Series

EN

Start Here

ID

Mulai di Sini

MS

Mula di Sini

TH

เริ่มต้นที่นี่


VI

Bắt đầu tại đây



414589900

© 2024 Seiko Epson Corporation
Printed in XXXXXX



Contents may vary by location.
Setiap lokasi mungkin memiliki konten yang berbeda.
Kandungan mungkin berbeza-beza mengikut lokasi.
อุปกรณ์ที่มีให้อาจแตกต่างกันในแต่ละประเทศ
Nội dung có thể thay đổi tùy địa điểm.



Do not connect a USB cable unless instructed to do so.

Jangan sambungkan kabel USB, kecuali jika diminta untuk melakukannya.


Jangan sambungkan kabel USB kecuali diarahkan berbuat demikian.

อย่าเชื่อมต่อสายเคเบิล USB ถ้าระบบยังไม่ได้แจ้งให้ดำเนินการดังกล่าว

Không kết nối cáp USB trừ khi được hướng dẫn làm như vậy.


Setting Up the Printer

1




Remove all protective materials.
Lepaskan semua bahan pelindung.
Buang semua bahan perlindungan.
แกะวัสดุป้องกันออกให้หมด
Tháo bỏ toàn bộ vật liệu bảo vệ.

2




Insert the output tray.
Masukkan baki keluaran.
Masukkan dulang output.
ใส่ถาดรับกระดาษออกเข้าไป
Đẩy khay đầu ra vào.

3




Open.
Buka.
Buka.
เปิด
Mở.

4



Press the ink supply unit tray, and then pull it out.
Tekan baki unit persediaan tinta, lalu tarik.
Tekan dulang unit bekalan dakwat dan tarik dulang keluar.
กดที่ถาดชุดลิ้นหมึก จากนั้นดึงออกมา
Nhấn khay bộ phận cấp mực, và sau đó kéo khay ra.

5




Shake the ink supply unit 10 times well.
Kocok unit persediaan tinta sebanyak 10 kali.
Goncang unit bekalan dakwat sebanyak 10 kali.
เขย่าชุดลิ้นหมึก 10 ครั้งให้หมึกเข้ากัน
Lắc kỹ bộ phận cấp mực 10 lần.

For the initial setup, make sure you use the ink supply units that came with this printer. Depending on your printer model, the included ink supply units may not be used as replacement ink supply units after initial setup. The initial ink supply units will be partly used to charge the print head. These ink supply units may print fewer pages compared to subsequent ink supply units.

Untuk konfigurasi awal, pastikan Anda menggunakan unit persediaan tinta yang disertakan bersama printer ini. Tergantung model printer Anda, unit persediaan tinta yang disertakan ini mungkin tidak digunakan sebagai pengganti unit persediaan tinta setelah pengaturan awal. Sebagian unit persediaan tinta bawaan akan digunakan untuk mengisi kepala cetak. Hasil cetakan unit persediaan tinta ini mungkin lebih sedikit dibandingkan dengan unit persediaan tinta selanjutnya.


Untuk persediaan permulaan, pastikan anda menggunakan unit bekalan dakwat yang disertakan dengan pencetak ini. Bergantung pada model pencetak anda, unit bekalan dakwat yang disertakan tidak boleh digunakan sebagai unit bekalan dakwat ganti selepas persediaan permulaan. Unit bekalan dakwat permulaan akan digunakan sebahagian untuk mengecas kepala cetak. Unit bekalan dakwat mungkin dapat mencetak kurang halaman berbanding unit bekalan dakwat berikutnya.

6




Unpack.
Keluarkan dari kemasan.
Keluarkan daripada pembungkusan.
แกะออกจากบรรจุภัณฑ์
Mở gói.

7




Fit the ink supply unit into the ink supply unit tray.
Pasang unit persediaan tinta ke baki unit persediaan tinta.
Pasangkan unit bekalan dakwat ke dalam dulang unit bekalan dakwat.
ใส่ชุดลิ้นหมึกลงในถาดของชุดลิ้นหมึก
Lắp bộ phận cấp mực vào khay bộ phận cấp mực.

8




Insert and close. Install all ink supply units as well.
Masukkan, lalu tutup. Jangan lupa pasang juga semua unit persediaan tinta.
Masukkan dan tutup. Pasang semua unit bekalan dakwat juga.

9



Connect and plug in.
Sambungkan, lalu pasang.
Sambung dan palamkan.
เชื่อมต่อและเสียบปลั๊ก
Kết nối và cắm điện.

10



Turn on.
Hidupkan.
Hidupkan.
เปิดเครื่อง
Bật máy.

11




Select a language and time.
Pilih bahasa dan waktu.
Pilih bahasa dan masa.
เลือกภาษาและเวลา
Chọn ngôn ngữ và ngày giờ.

12




Wait until the charging is finished.
Tunggu hingga pengisian selesai.
Tunggu sehingga selesai mengecas.
รอนกว่าการชาร์จสิ้นสุด
Đợi cho đến khi quá trình nạp mực hoàn thành.

13




Pull out.
Tarik keluar.
Tarik keluar.
ดึงออกมา
Kéo ra.

14




Pinch and slide the edge guides.
Tekan, lalu geser pemandu ujung kertas.
Tarik panduan tepi.
บีบและเลื่อนตัวกั้นขอบ
Giữ chặt và trượt các thanh dẫn hướng cạnh.

15



Load A4 size paper toward the back of the paper cassette with the printable side face down then slide the front edge guide to the paper.
Masukkan kertas berukuran A4 ke bagian belakang kaset kertas dengan sisi cetak menghadap bawah, lalu geser panduan tepi depan ke arah kertas.
Muatkan kertas bersaiz A4 ke sebelah belakang kaset kertas dengan bahagian boleh cetak menghadap ke bawah, kemudian tolak panduan tepi bahagian hadapan ke arah kertas.
ใส่กระดาษขนาด A4 เข้าทางด้านหลังของถาดใส่กระดาษ โดยให้ด้านที่จะพิมพ์คว่ำลง จากนั้นเลื่อนที่กั้นขอบด้านหน้าเข้าหากระดาษ
Nạp giấy khổ A4 tiến về phía sau của khay giấy với mặt in hướng xuống rồi trượt thanh dẫn hướng cạnh phía trước đến giấy.





17 Set the paper size and paper type for the paper cassette. You can change these settings later.

Atur ukuran dan tipe kertas untuk kaset kertas. Anda dapat mengubah pengaturan ini nanti.

Periksa saiz dan jenis kertas untuk kaset kertas. Anda boleh mengubah tetapan ini kemudian.

เลือกขนาดกระดาษและประเภทกระดาษสำหรับถาดป้อนกระดาษ คุณสามารถเปลี่ยนการตั้งค่าเหล่านี้ได้ในภายหลัง

Thiết lập kích cỡ giấy và loại giấy cho khay giấy. Bạn có thể thay đổi các cài đặt này sau.



Select where the fax will be used, and then make fax settings. You can change these settings later. If you do not want to make settings now, close the fax settings screen.

Pilih tempat faks akan digunakan, lalu siapkan pengaturan faks. Anda dapat mengubah pengaturan ini nanti. Jika Anda tidak ingin mengaturnya sekarang, tutup layar pengaturan faks.

Pilih tempat faks akan digunakan, dan kemudian buat tetapan faks. Anda boleh mengubah tetapan ini kemudian. Jika anda tidak mahu membuat tetapan sekarang, tutup skrin tetapan faks.

เลือกตำแหน่งที่จะใช้แฟกซ์ จากนั้นทำการตั้งค่าแฟกซ์ คุณสามารถเปลี่ยนการตั้งค่าเหล่านี้ได้ในภายหลัง ถ้าคุณไม่ต้องการตั้งค่าในตอนนี ให้ปิดหน้าจอการตั้งค่าแฟกซ์

Chọn nơi sẽ sử dụng fax, sau đó thực hiện cài đặt fax. Bạn có thể thay đổi các cài đặt này sau. Nếu bạn không muốn thực hiện cài đặt ngay bây giờ, hãy đóng màn hình cài đặt fax.


19 Connect a phone cable.

Sambungkan kabel telepon.


Sambungkan kabel telefon.

เชื่อมต่อสายโทรศัพท์

Kết nối cáp điện thoại.



Connecting to PSTN or PBX.
Menyambungkan ke PSTN atau PBX.
Menyambung ke PSTN atau PBX.
การเชื่อมต่อกับ PSTN หรือ PBX
Kết nối với PSTN hoặc PBX.



Connecting to DSL or ISDN.
Menyambungkan ke DSL atau ISDN.
Menyambung ke DSL atau ISDN.
การเชื่อมต่อกับ DSL หรือ ISDN
Kết nối với DSL hoặc ISDN.

Available phone cable	RJ-11 Phone Line / RJ-11 Telephone set connection.
Kabel telepon yang tersedia	Saluran Telepon RJ-11/Koneksi perangkat Telepon RJ-11.
Kabel telepon tersedia	Talian Telepon RJ-11/Sambungan set Telepon RJ-11.
สายโทรศัพท์ที่ใช้ได้	สายโทรศัพท์ RJ-11/การเชื่อมต่อชุดโทรศัพท์ RJ-11
Cáp điện thoại sẵn có	Đường điện thoại RJ-11 / Kết nối điện thoại RJ-11.


Depending on the area, a phone cable may be included with the printer, if so, use the cable.

Tergantung wilayahnya, kabel telepon mungkin disertakan bersama printer, dan jika disertakan, gunakan kabel tersebut.

Bergantung pada kawasan, kabel telepon mungkin disertakan dengan pencetak, jika disertakan, gunakan kabel tersebut.

ขึ้นอยู่กับพื้นที่ อาจมีสายโทรศัพท์ให้มาพร้อมกับเครื่องพิมพ์ ถ้ามี ให้ใช้สายเคเบิลนี้

Tùy thuộc vào khu vực, cáp điện thoại có thể đi kèm với máy in, nếu vậy, hãy sử dụng cáp.



If you want to share the same phone line as your telephone, remove the cap and then connect the telephone to the EXT. port.

Jika Anda ingin menggunakan saluran telepon yang sama dengan telepon Anda, lepaskan penutupnya, lalu sambungkan telepon ke port EXT.

Jika anda ingin berkongsi talian telefon yang sama dengan telefon anda, tanggalkan penutup dan sambungkan telefon ke port EXT.

ถ้าคุณต้องการใช้สายโทรศัพท์เดียวกันกับโทรศัพท์ของคุณ ให้แกะฝาออก จากนั้นเชื่อมต่อโทรศัพท์เข้ากับพอร์ต EXT.

Nếu bạn muốn dùng chung đường điện thoại với điện thoại của bạn, hãy tháo nắp và sau đó kết nối điện thoại với cổng EXT.






Check the on-screen instructions, and then select [Approve]. Next, select where the printer will be used.

Cek instruksi pada layar, lalu pilih [Setuju]. Selanjutnya, pilih tempat printer akan digunakan.

Semak arahan pada skrin, dan kemudian pilih [Setuju]. Seterusnya, pilih tempat pencetak akan digunakan.

ตรวจสอบคำแนะนำบนหน้าจอ จากนั้นเลือก [อนุมัติ] กดไป เลือกตำแหน่งที่จะใช้เครื่องพิมพ์

Kiểm tra hướng dẫn trên màn hình, sau đó chọn [Phê duyệt]. Tiếp theo, chọn nơi máy in sẽ được sử dụng.



25 Connect your computer or smart device with the printer. Visit the website to install software and configure the network.

Sambungkan komputer atau perangkat pintar ke printer. Kunjungi situs web untuk menginstal perangkat lunak dan mengatur jaringan.

Sambungkan komputer atau peranti pintar anda dengan pencetak. Lawati laman web untuk memasang perisian dan mengkonfigurasi rangkaian.

เชื่อมต่อคอมพิวเตอร์หรืออุปกรณ์สมาร์ทของคุณกับเครื่องพิมพ์ ไปที่เว็บไซต์เพื่อติดตั้งซอฟต์แวร์และกำหนดค่าเครือข่าย

Kết nối máy tính hoặc thiết bị thông minh với máy in. Truy cập trang web để cài đặt phần mềm và định cấu hình mạng.



PS/PCL driver

Download the executable file of the driver from the Epson support website.

Unduh file exe driver yang tersedia di situs web dukungan Epson.

Muat turun fail boleh laku pemacu daripada laman web sokongan Epson.

ดาวน์โหลดไฟล์ไดรเวอร์ที่ดำเนินการได้จากเว็บไซต์การสนับสนุนของ Epson

Tải xuống tệp thực thi của trình điều khiển từ trang web hỗ trợ Epson.

➔ <http://www.epson.eu/Support> (Europe)
<http://support.epson.net/> (outside Europe)

Questions?

For information on using the printer, see the *User's Guide* on our Web site. Select **Support** to access the manuals.

Untuk informasi penggunaan printer, lihat *Manual Pengguna* di situs Web kami. Pilih **Dukungan** untuk mengakses manual.

Untuk maklumat tentang menggunakan pencetak, lihat *Panduan Pengguna* di laman web kami. Pilih **Sokongan** untuk mengakses manual.

สำหรับข้อมูลเกี่ยวกับการใช้เครื่องพิมพ์ ดูที่ คู่มือผู้ใช้งานเว็บไซต์ของเรา เลือก การสนับสนุน เพื่อเข้าถึงคู่มือ

Để biết thông tin về cách sử dụng máy in, hãy xem *Hướng dẫn sử dụng* trên trang web của chúng tôi. Chọn **Hỗ trợ** để truy cập hướng dẫn sử dụng.



<https://epson.sn>

All trademarks are the property of their respective owners and used for identification purposes only.

Maschinenlärmformations-Verordnung 3. GPSGV: Der höchste Schalldruckpegel beträgt 70 dB(A) oder weniger gemäß EN ISO 7779.

Das Gerät ist nicht für die Benutzung im unmittelbaren Gesichtsfeld am Bildschirmarbeitsplatz vorgesehen. Um störende Reflexionen am Bildschirmarbeitsplatz zu vermeiden, darf dieses Produkt nicht im unmittelbaren Gesichtsfeld platziert werden.

Для пользователей из России срок службы: 5 лет.

Ürünün Sanayi ve Ticaret Bakanlığına tespit ve ilan edilen kullanma ömrü 5 yıldır.

Tüketicilerin şikayet ve itirazları konusundaki başvuruları tüketici mahkemelerine ve tüketici hakem heyetlerine yapılabilir.

Üretici: SEIKO EPSON CORPORATION

Adres: 3-5, Owa 3-chome, Suwa-shi, Nagano-ken 392-8502 Japan

Tel: 81-266-52-3131

Web: <http://www.epson.com/>

The contents of this manual and the specifications of this product are subject to change without notice.




EPSON EM-C8100 Series

HI यहाँ आरंभ करें

TC 安裝說明


MN Энд эхэл



स्थान के अनुसार सामग्रियां भिन्न हो सकती हैं।
Байршлаас хамаарч агуулга өөр өөр байж болно.
内容物會因國家/地區而不同。

जब तक USB केबल को कनेक्ट करने का निर्देश न दिया जाए ऐसा न करें।
Зааварчилгаа өгөөгүй л бол USB кабелийг бүү холбо.
除非有指示要求，否則請勿連接 USB 連接線。

Setting Up the Printer



सभी सुरक्षात्मक सामग्रियां निकालें।
Хамгаалалтын бүх материалыг авна.
移除所有保護材料。

2

आउटपुट ट्रे अंदर डालें।
Гаралтын тэвшийг оруул.
插入輸出托盤。

3

खोलें।
Нээнэ.
開啓。

4

इंक सप्लाइ यूनिट ट्रे को दबाएं, और फिर इसे बाहर खींचें।
Хор нийлүүлэх тэвшийг дарж татаж гаргана уу.
按下墨水供應單元托盤，然後將其拉出。

5

इंक सप्लाइ यूनिट को 10 बार अच्छी तरह हिलाएं।
Хор нийлүүлэгчийг 10 удаа сайтар сэгсэрнэ үү.
充分搖動墨水供應單元 10 次。

6

अनपैक करें।
Задлах.
從包裝中取出。

7

इंक सप्लाइ यूनिट को इंक सप्लाइ यूनिट ट्रे में फिट करें।
Хор нийлүүлэгчийг хор нийлүүлэгчийн тэвшинд оруул.
將墨水供應單元裝入墨水供應單元托盤。

8

अंदर डालें और बंद करें। सभी इंक सप्लाइ यूनिट्स को भी इस्टॉल करें।
Оруулаад хаана. Бүх хор нийлүүлэгчийг мөн суурилуулна.
插入並闔上。並安裝所有墨水供應單元。

9

कनेक्ट करें और प्लग लगाएं।
Холбоод тогод залгана.
連接電源線並插入電源插座。

10

चालू करें।
Асаана.
開啓電源。

11

भाषा और समय चुनें।
Хэл, цаг сонгоно.
選取語言和時間。

12

चार्जिंग खत्म होने तक इंतजार करें।
Цэнэглэж дуустал хүлээгээрэй.
請等待墨水填充完成。

13

बाहर खींचें।
Татаж гарга.
拉出。

14

एज गाइड को दबाएं और खिसकाएं।
Ирмэг заагчийг чимхэж гүйлгэ.
夾住並滑動邊緣定位器。

15

प्रिंट करने योग्य हिस्से को नीचे की तरफ करके रखने के साथ पेपर कैसेट के पीछे की ओर A4 आकार के पेपर को लोड करें, फिर सामने के एज गाइड को पेपर तक स्लाइड करें।
A4 хэмжээтэй цаасыг цаасан кассетын ар луу хэвлэх талыг нь доош харуулан ачаалаад урд ирмэг заагчийг цаасанд тулгаж гүйлгэ.
將 A4 大小紙張朝紙匣後方裝入，列印面朝下，然後將前方紙張邊緣定位器滑靠至紙張。


प्रारंभिक सेटअप के लिए, सुनिश्चित करें कि आप इस प्रिंटर के साथ आई स्याही आपूर्ति यूनिट्स को इस्तेमाल करते हैं। आपके प्रिंटर मॉडल के आधार पर, प्रारंभिक सेटअप हो जाने के बाद साथ आई स्याही आपूर्ति यूनिट्स का उपयोग प्रतिस्थापन स्याही आपूर्ति यूनिट्स के तौर पर नहीं किया जा सकता है। प्रारंभिक स्याही आपूर्ति यूनिट्स प्रिंट हेड को चार्ज करने के लिए आंशिक रूप से इस्तेमाल की जाएंगी। ये स्याही आपूर्ति यूनिट्स बाद की स्याही आपूर्ति यूनिट्स की तुलना में कुछ कम पेज प्रिंट कर सकती हैं।

Эхний тохируулгыг хийхэд энэхүү принтертэй хамт ирсэн хор нийлүүлэгчийг ашиглаж байгаа эсэхийг нягтал. Таны принтерийн загвараас хамаарч, дагалдах бэх нийлүүлэх нэгжүүдийг анхны тохиргооны дараа нөөц бэх ашиглах нэгжээр ашиглах боломжгүй байж магадгүй. Эхний хор нийлүүлэгчийг хэвлэх толгойг цэнэглэхэд хэсэгчлэн ашиглана. Эдгээр хор нийлүүлэгч дараах хор нийлүүлэгчидтэй харьцуулахад цөөн хуудас хэвлэж магад.

若為初始設定，請確保使用本印表機隨附的墨水供應單元。視印表機機型而定，內附的墨水海量包可能無法在初始設定後作為替換用墨水海量包使用。初始墨水供應單元將部份用於填充印字頭。這些墨水供應單元可能比隨後的墨水供應單元列印更少的頁數。



16



17

पेपर कैसेट के लिए पेपर का आकार और पेपर का प्रकार सेट करें। आप इन सेटिंग्स को बाद में बदल सकते हैं।

Цаасны кассетын цаасны хэмжээ болон цаасны төрлийг тохируулна уу. Та эдгээр тохиргоог дараа өөрчилж болно.

設定紙匣の紙張尺寸和紙張種類。您可稍後變更這些設定。

18



चुनें कि फ़ैक्स का कहां इस्तेमाल किया जाएगा और फिर फ़ैक्स की सेटिंग्स करें। आप इन सेटिंग्स को बाद में बदल सकते हैं। यदि आप सेटिंग्स को अभी नहीं करना चाहते हैं, तो फ़ैक्स सेटिंग्स स्क्रीन को बंद कर दें।

Факсыг хаана ашиглахаа сонгоод факсын тохиргоог хийнэ үү. Та эдгээр тохиргоог дараа өөрчилж болно. Хэрвээ та тохиргоог одоо хийхийг хүсэхгүй байвал, факсын тохиргооны дэлгэцийг хаана уу.


選擇將使用傳真機的地點，然後進行傳真設定。您可稍後變更這些設定。如果您現在不想設定，請關閉傳真設定畫面。

19

फोन की केबल कनेक्ट करें।

Утасны кабелийг холбо.


連接電話線。



PSTN या PBX से कनेक्ट किया जा रहा है।

PSTN эсвэл PBX-д холбогдох.

連接至 PSTN 或 PBX。



DSL या ISDN से कनेक्ट किया जा रहा है।

DSL эсвэл ISDN-д холбогдох.

連接至 DSL 或 ISDN。


उपलब्ध फोन केबल	RJ-11 फोन लाइन / RJ-11 टेलीफोन सेट कनेक्शन।
Ашиглаж болох утасны кабель	RJ-11 Утасны шугам/RJ-11 Телефон утасны сет холболт.
可用的電話線	RJ-11 電話線/RJ-11 電話機連接。

क्षेत्र के आधार पर, एक फोन केबल को प्रिंटर के साथ जोड़ा जा सकता है, यदि ऐसा है तो केबल का इस्तेमाल करें।

Байршлаас хамаарч, утасны кабель принтерт дагалдаж ирж магадгүй байдаг, хэрэв тийм бол кабелийг ашиглаарай.

視乎區域，印表機可能隨附電話線，若有，請使用此電話線。

20



यदि आप उसी फोन लाइन को अपने टेलीफोन के रूप में शेयर करना चाहते हैं, तो केप हटा दें और फिर टेलीफोन को EXT. पोर्ट से कनेक्ट करें।

Хэрэв та телефон утастайгаа ижил утасны шугамыг ашиглахыг хүсвэл, телефон утасныхаа үзүүрийг авч EXT. портод холбоорой.

如果想要與電話共用同一條電話線，請移除護蓋，將電話連接至 EXT. 連接埠。

21




स्क्रीन पर दिख रहे निर्देशों को जांचें और फिर [मंजूर करें] को चुनें। इसके बाद, चुनें कि प्रिंटर का इस्तेमाल कहां किया जाएगा।


Дэлгэц дээрх зааврыг шалгаад [Зөвшөөрөх] гэдгийг сонго. Дараа нь принтерийг хаана ашиглахаа сонго.

檢查螢幕上的操作指示，然後選擇〔批准〕。接下來，選擇將使用印表機的地點。


22



23



24



25

अपने कंप्यूटर या स्मार्ट डिवाइस को प्रिंटर से कनेक्ट करें। सॉफ्टवेयर इंस्टॉल करने और नेटवर्क कॉन्फ़िगर करने के लिए वेबसाइट पर जाएं।

Компьютер эсвэл ухаалэг төхөөрөмжөө принтерт холбо. Программ хангамжийг суулгаж, сүлжээгээ тохируулахын тулд вебсайтад зочилно уу.

連接電腦或智慧型裝置與印表機。造訪網站以安裝軟體和配置網路。



PS/PCL driver

Epson सपोर्ट वेबसाइट से ड्राइवर की एकज़ीक्यूटेबल फ़ाइल डाउनलोड करें।

Epson-ы дэмжлэгийн вебсайтаас драйверын гүйцэтгэх файлыг татаж авна уу.

從 Epson 支援網站下載驅動程式的可執行檔案。

[http://www.epson.eu/Support \(Europe\)](http://www.epson.eu/Support (Europe) http://support.epson.net/ (outside Europe))
[http://support.epson.net/ \(outside Europe\)](http://support.epson.net/ (outside Europe))

Questions?

प्रिंटर के इस्तेमाल के बारे में जानकारी के लिए, हमारी वेब साइट पर उपयोगकर्ता मार्गदर्शिका देखें। मैनुअल को एक्सेस करने के लिए सपोर्ट चुनें।

Принтер ашиглах талаар мэдээлэл авахыг хүсвэл манай Вебсайт дээрх **Хэрэглэгчийн гарын авлагыг** харна уу. Гарын авлагад хандахын тулд **Дэмжлэг** гэснийг сонго.

關於使用印表機的資訊，請參看我們網站上的進階使用說明。選擇支援以存取手冊。



<https://epson.sn>

Information for Users in Taiwan Only / 此資訊僅適用於台灣地區

- 產品名稱：多功能印表機
- 額定電壓：AC 100-240 V
- 額定頻率：50-60 Hz
- 耗電量：

單機複印時：約 43 W
 就緒模式：約 20 W
 睡眠模式：約 1.0 W
 關機模式：約 0.10 W

□ 額定電流：1.6-0.8 A

製造年份，製造號碼和生產國別：見機體標示

警語

檢修本產品之前，請先拔掉本產品的電源線。

功能規格

- 列印方式：微針點壓電噴墨技術
- 解析度：最大可達 4800 × 1200 dpi
- 適用系統：

Windows 7, Windows 8/8.1, Windows 10, Windows 11以上版本
 Windows Server 2008以上版本*
 (* 僅限印表機驅動程式與掃描器驅動程式。)
 Mac OS X 10.9.5以上版本, macOS 11以上版本

使用方法

請參閱線上使用手冊

緊急處理方法

發生下列狀況時，請先拔下印表機的電源線並洽詢Epson授權服務中心：

- 電源線或插頭損壞
- 有液體噴灑到印表機
- 印表機摔落或機殼損壞
- 印表機無法正常操作或是列印品質與原來有明顯落差

製造商：SEIKO EPSON CORPORATION

地址：3-5, Owa 3-chome, Suwa-shi, Nagano-ken 392-8502 Japan

電話：81-266-52-3131

進口商：台灣愛普生科技股份有限公司

地址：台北市信義區松仁路 100 號 15 樓

電話：(02) 8786-6688 (代表號)

注意事項

- 只能使用印表機標籤上所註明的電源規格。
- 請保持工作場所的通風良好。

「限用物質含有情況」標示內容，請至下列網址查詢。

URL：https://www.epson.com.tw/TW_RoHS

NCC警語

取得審驗證明之低功率射頻器材，非經核准，公司、商號或使用者均不得擅自變更頻率、加大功率或變更原設計之特性及功能。低功率射頻器材之使用不得影響飛航安全及干擾合法通信；經發現有干擾現象時，應立即停用，並改善至無干擾時方得繼續使用。前述合法通信，指依電信管理法規定作業之無線電通信。低功率射頻器材須忍受合法通信或工業、科學及醫療用電波輻射性電機設備之干擾。

應避免影響附近雷達系統之操作。
 高增益指向性天線只得應用於固定式點對點系統。